

ਅਲਬਰਟਨਜ਼ ਅਤੇ ਮਾਲਕਾਂ ਲਈ ਹੋਰ ਵਿੱਤੀ ਸਹਾਇਤਾ

ਮਾਰਚ 23, 2020 [Media inquiries](#)

ਅਲਬਰਟਨਜ਼ ਅਤੇ ਮਾਲਕਾਂ ਲਈ ਹੋਰ ਵਿੱਤੀ ਸਹਾਇਤਾ ਪਹੁੰਚ ਰਹੀ ਹੈ।

ਸਰਕਾਰ ਨੇ ਅਲਬਰਟਨਜ਼ ਅਤੇ ਅਲਬਰਟਾ ਦੇ ਰੁਜ਼ਗਾਰਦਾਤਾਵਾਂ ਨੂੰ COVID-19 ਸੰਕਟ ਦੇ ਪ੍ਰਭਾਵ ਨਾਲ ਨਜਿੱਠਣ ਲਈ ਹੋਰ ਵਿੱਤੀ ਸਮਰਥਨ ਦੇਣ ਨਾਲ ਸਬੰਧਿਤ 3 ਮਹੱਤਵਪੂਰਣ ਫੈਸਲੇ ਲਏ ਹਨ।

“ਸਾਡੀ ਪਹਿਲ ਇਸ ਐਥੇ ਸਮੇਂ ਵਿੱਚ ਇਕੱਠਿਆਂ ਸਾਰੇ ਸੂਬੇ ਨੂੰ ਮਜ਼ਬੂਤ ਰੱਖਣ ਲਈ ਹੈ। ਅਸੀਂ ਅਲਬਰਟਨਜ਼ ਅਤੇ ਅਲਬਰਟਾ ਦੇ ਰੁਜ਼ਗਾਰਦਾਤਾਵਾਂ ਦੀ ਇਸ ਸੰਕਟ ਵਿੱਚ ਸਹਾਇਤਾ ਲਈ ਸੱਭਕੁਝ ਕਰਾਂਗੇ। ਇਸੇ ਲਈ ਅਸੀਂ ਇਸ ਅਨੇਕੇ ਸਮੇਂ ਵਿੱਚ ਘਰਾਂ ਲਈ ਠੋਸ ਬੱਚਤਾਂ ਅਤੇ ਵਪਾਰਾਂ ਲਈ ਜਰੂਰੀ ਕੈਸ਼ ਮੁਹੱਈਆ ਕਰਣ ਵਿੱਚ ਸਹਾਇਤਾ ਕਰ ਰਹੇ ਹਾਂ।”

ਜੇਸਨ ਕੈਨੀ, ਪ੍ਰੀਮੀਅਰ

ਐਜੂਕੇਸ਼ਨ ਪ੍ਰੋਪਰਟੀ ਟੈਕਸ ਫ੍ਰੀਜ਼

ਪੈਨਡੈਮਿਕ ਦੌਰਾਨ ਅਲਬਰਟਨਜ਼ ਨੂੰ ਵਧੇ ਪ੍ਰੋਪਰਟੀ ਟੈਕਸ ਦਾ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੈ।

- ਸਰਕਾਰ ਤੁਰੰਤ ਬਜਟ 2020 ਦੇ ਫੈਸਲੇ ਨੂੰ ਰੱਦ ਕਰਦੀ ਹੈ ਅਤੇ ਐਜੂਕੇਸ਼ਨ ਪ੍ਰੋਪਰਟੀ ਟੈਕਸ ਨੂੰ ਪਿਛਲੇ ਸਾਲ ਦੇ ਲੈਵਲ ਤੇ ਫ੍ਰੀਜ਼ ਕਰੇਗੀ।
- 3.4 ਪ੍ਰਤੀਸ਼ਤ ਆਬਾਦੀ ਅਤੇ ਮੰਗਿਗਾਈ ਵਿਵਸਥਾ ਨੂੰ ਬਦਲਣ ਨਾਲ ਅਲਬਰਟਾ ਦੇ ਘਰਾਂ ਅਤੇ ਕਾਰੋਬਾਰਾਂ ਨੂੰ 2020-21 ਵਿੱਚ ਲਗਭਗ 87 ਮਿਲੀਅਨ ਦੀ ਬਚਤ ਹੋਏਗੀ, ਜਿਸਦਾ ਅਰਥ ਹੈ ਘਰਾਂ ਲਈ 55 ਮਿਲੀਅਨ ਡਾਲਰ ਅਤੇ ਮਾਲਕਾਂ ਲਈ 32 ਮਿਲੀਅਨ ਡਾਲਰ।

- ਸਰਕਾਰ ਨੂੰ ਉਮੀਦ ਹੈ ਕਿ ਅਲਬਰਟਨਜ਼ ਅਤੇ ਅਲਬਰਟਾ ਕਾਰੋਬਾਰਾਂ ਨੂੰ ਇਨ੍ਹਾਂ ਬੱਚਤਾਂ ਬਾਰੇ ਪਤਾ ਲੱਗ ਜਾਵੇਗਾ ਅਤੇ ਕਿ ਪ੍ਰਾਂਤਕ ਐਜੂਕੇਸ਼ਨ ਪ੍ਰੋਪਰਟੀ ਟੈਕਸ ਦੇ ਹੇਠਲੇ ਪੱਧਰ ਦੇ ਨਤੀਜੇ ਵਜੋਂ ਮਿਊਂਸਪਲ ਪ੍ਰੋਪਰਟੀ ਟੈਕਸ ਦੇ ਪੱਧਰ ਨੂੰ ਨਹੀਂ ਵਧਾਇਆ ਜਾਵੇਗਾ।

ਵਪਾਰਾਂ ਲਈ ਐਜੂਕੇਸ਼ਨ ਪ੍ਰੋਪਰਟੀ ਟੈਕਸ ਡੈਫਰਲ

ਜੇ ਅਲਬਰਟਾ ਦੇ ਕਾਰੋਬਾਰ ਚਲ ਰਹੇ ਹਨ ਤਾਂ ਉਹ ਅਲਬਰਟਨਜ਼ ਨੂੰ ਕੰਮ ਤੇ ਰੱਖਦੇ ਹਨ ਜੋ ਆਪਣੇ ਆਪ, ਆਪਣੇ ਪਰਿਵਾਰਾਂ ਦੀ ਦੇਖਭਾਲ ਕਰ ਸਕਦੇ ਹਨ ਅਤੇ ਆਰਥਿਕਤਾ ਨੂੰ ਚਲਦਾ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਨ। ਤੁਰੰਤ ਲਾਗੂ ਕਰਕੇ ਸਰਕਾਰ ਛੇ ਮਹੀਨਿਆਂ ਲਈ ਕਾਰੋਬਾਰਾਂ ਦਾ ਐਜੂਕੇਸ਼ਨ ਪ੍ਰੋਪਰਟੀ ਟੈਕਸ ਪਿੱਛੇ ਪਾਉਂਦੀ ਹੈ।

- ਅਗਲੇ ਛੇ ਮਹੀਨਿਆਂ ਵਿੱਚ ਮਾਲਕਾਂ ਕੋਲ 458 ਮਿਲੀਅਨ ਡਾਲਰ ਦੀ ਨਕਦ ਰਕਮ ਰਹੇਗੀ ਤਾਂ ਜੋ ਉਹ ਕਾਮਿਆਂ ਨੂੰ ਭੁਗਤਾਨ ਕਰਨ ਅਤੇ ਕੰਮਕਾਜ ਜਾਰੀ ਰੱਖਣ ਵਿੱਚ ਸਹਾਇਤਾ ਕਰ ਸਕਣ।
- ਸਰਕਾਰ ਮਿਊਂਸਪੈਲੀਟੀਆਂ ਤੋਂ ਉਮੀਦ ਕਰਦੀ ਹੈ ਕਿ ਉਹ ਸਿੱਖਿਆ ਪ੍ਰੋਪਰਟੀ ਟੈਕਸ ਦੀਆਂ ਦਰਾਂ ਪਹਿਲਾਂ ਵਾਂਗ ਤੈਅ ਕਰਨਗੀਆਂ ਪਰ ਕੁਲੈਕਸ਼ਨ ਨੂੰ ਮੁਲਤਵੀ ਕਰਨ। ਮੁਲਤਵੀ ਰਕਮ ਭਵਿੱਖ ਦੇ ਟੈਕਸ ਸਾਲਾਂ ਵਿੱਚ ਅਦਾ ਕੀਤੀ ਜਾਏਗੀ।
- ਸਰਕਾਰ ਵਪਾਰਕ ਮਕਾਨ ਮਾਲਕਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਇਹ ਬਚਤ ਆਪਣੇ ਕਿਰਾਏਦਾਰਾਂ ਨੂੰ ਘੱਟ ਜਾਂ ਮੁਲਤਵੀ ਅਦਾਇਗੀਆਂ ਰਾਹੀਂ ਦਿੱਤੀ ਜਾਵੇ। ਇਹ ਮਾਲਕਾਂ ਨੂੰ ਆਪਣੇ ਕਰਜ਼ੇ ਦਾ ਪ੍ਰਬੰਧਨ ਕਰਨ, ਆਪਣੇ ਕਰਮਚਾਰੀਆਂ ਨੂੰ ਅਦਾਇਗੀ ਕਰਨ ਅਤੇ ਕਾਰੋਬਾਰ ਵਿੱਚ ਰਹਿਣ ਵਿੱਚ ਸਹਾਇਤਾ ਕਰੇਗਾ।
- ਆਪਣੇ ਟੈਕਸਾਂ ਦਾ ਪੂਰਾ ਭੁਗਤਾਨ ਕਰਨ ਯੋਗ ਕਾਰੋਬਾਰਾਂ ਨੂੰ ਭੁਗਤਾਨ ਲਈ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਇਸ ਮਹਾਂਮਾਰੀ ਦੇ ਦੌਰ ਵਿੱਚ ਸੂਬੇ ਨੂੰ ਅਲਬਰਟਨਜ਼ ਦਾ ਸਮਰਥਨ ਕਰਨ ਵਿੱਚ ਸਹਾਇਤਾ ਕਰੇਗਾ।

“ਐਜੂਕੇਸ਼ਨ ਪ੍ਰੋਪਰਟੀ ਟੈਕਸ ਦੀ ਤਹਿਸੁਦਾ ਵਿਵਸਥਾ ਨੂੰ ਖਤਮ ਕਰਨ ਅਤੇ ਗੈਰ-ਰਿਹਾਇਸ਼ੀ ਜਾਇਦਾਦ ਟੈਕਸਾਂ(non-residential property taxes) ਦੀ ਵਸੂਲੀ ਨੂੰ ਮੁਲਤਵੀ ਕਰਨ ਨਾਲ ਅਲਬਰਟਨਜ਼ ਨੂੰ ਬਚਤ ਹੋਵੇਗੀ ਅਤੇ ਕਾਰੋਬਾਰਾਂ ਕੋਲ ਕੈਸ਼ ਫਲੋ ਵਿੱਚ ਸੁਧਾਰ ਹੋਏਗਾ। ਇਹ ਉਪਾਅ ਇਸ ਸਮੇਂ ਦੌਰਾਨ ਅਲਬਰਟਾ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਸਹਾਇਤਾ ਕਰੇਗਾ ਕਿਉਂਕਿ ਅਸੀਂ ਅਲਬਰਟਨਜ਼ ਨੂੰ ਕੰਮ ਤੇ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਇਨ੍ਹਾਂ ਮੁਸ਼ਕਲ ਸਮੇਂ ਵਿੱਚ ਇਕੱਠੇ ਹੋਈਏ।”

ਟ੍ਰੈਵਿਸ ਟੇਜ਼, ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ

ਨਿੱਜੀ ਖੇਤਰ ਦੇ ਕਾਰੋਬਾਰਾਂ ਅਤੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਸਹਾਇਤਾ ਲਈ ਡਬਲਯੂਸੀਬੀ(WCB) ਪ੍ਰੀਮੀਅਮ ਮੁਲਤਵੀ

ਪ੍ਰਾਈਵੇਟ ਸੈਕਟਰ ਦੇ ਮਾਲਕ ਆਪਣੇ WCB ਪ੍ਰੀਮੀਅਮ ਅਦਾਇਗੀਆਂ ਤੇ ਉਸ ਸਮੇਂ ਲਈ ਪੈਸੇ ਦੀ ਬਚਤ ਕਰ ਸਕਦੇ ਹਨ ਜਦੋਂ ਉਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਇਹ ਕਾਰਵਾਈਆਂ ਮਜ਼ਦੂਰਾਂ ਦੀ ਮੁਆਵਜ਼ਾ ਪ੍ਰਣਾਲੀ ਦੇ ਚਲਦੇ ਰੱਖਣ ਨੂੰ ਯਕੀਨੀ ਬਣਾਉਂਦੀਆਂ ਹਨ ਅਤੇ ਜ਼ਖਮੀ ਮਜ਼ਦੂਰਾਂ ਨੂੰ ਕੰਮ ਤੇ ਵਾਪਿਸ ਪਰਤਣ ਤੇ ਜ਼ਰੂਰੀ ਲਾਭ ਅਤੇ ਸਹਾਇਤਾ ਦਿੰਦੇ ਹਨ।

- ਪ੍ਰਾਈਵੇਟ ਸੈਕਟਰ ਦੇ ਮਾਲਕਾਂ ਨੂੰ WCB ਪ੍ਰੀਮੀਅਮ ਨੂੰ 2021 ਦੇ ਸ਼ੁਰੂ ਤੱਕ ਮੁਲਤਵੀ ਕਰਕੇ ਤੁਰੰਤ ਵਿੱਤੀ ਰਾਹਤ ਮਿਲੇਗੀ।
- ਮਾਲਕ ਜੋ ਪਹਿਲਾਂ ਹੀ 2020 ਲਈ ਆਪਣੇ WCB ਪ੍ਰੀਮੀਅਮ ਦਾ ਭੁਗਤਾਨ ਕਰ ਚੁੱਕੇ ਹਨ ਉਹ ਛੂਟ ਜਾਂ ਕ੍ਰੈਡਿਟ ਦੇ ਯੋਗ ਹਨ।
- ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਭੁਗਤਾਨ ਸਮੇਂ ਸਰਕਾਰ ਪ੍ਰੀਮੀਅਮ ਦਾ 50 ਪ੍ਰਤੀਸ਼ਤ ਕਵਰ ਕਰੇਗੀ।
- ਵੱਡੇ ਮਾਲਕ(ਇੰਪਲਾਇਰ) ਆਪਣੇ 2020 ਡਬਲਯੂਸੀਬੀ ਦੇ ਪ੍ਰੀਮੀਅਮ ਭੁਗਤਾਨ 2021 ਤੱਕ ਮੁਲਤਵੀ ਕਰਕੇ ਆਪਣੇ ਪ੍ਰੀਮੀਅਮਾਂ ਦੇ ਭੁਗਤਾਨ ਸਮੇਂ ਵਿੱਚ ਇੱਕ ਬਰੇਕ ਪ੍ਰਾਪਤ ਕਰਨਗੇ।

- 2020 ਲਈ ਛੋਟੇ ਅਤੇ ਦਰਮਿਆਨੇ ਨਿੱਜੀ ਖੇਤਰ ਦੇ WCB ਪ੍ਰੀਮੀਅਮ ਦਾ 50 ਪ੍ਰਤੀਸ਼ਤ ਭੁਗਤਾਨ ਕਰਨ ਤੇ ਸਰਕਾਰ ਨੂੰ ਲਗਭਗ 350 ਮਿਲੀਅਨ ਡਾਲਰ ਦੀ ਲਾਗਤ ਪਵੇਗੀ।

ਪਰਿਵਾਰਾਂ, ਮਾਲਕਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਹੋਰ ਉਪਾਅ

ਸੂਬੇ ਦੁਆਰਾ ਅਲਬਰਟਨਜ਼ ਨੂੰ ਸੁਰੱਖਿਆ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਚੁੱਕੇ ਗਏ ਪਹਿਲਾਂ ਕੀਤੇ ਗਏ ਉਪਾਵਾਂ ਵਿੱਚ ਸ਼ਾਮਲ ਹਨ:

- ਕਾਰਪੋਰੇਟ ਆਮਦਨੀ ਟੈਕਸ ਦੇ ਬਕਾਏ ਅਤੇ ਕਿਸਤਾਂ ਦਾ ਭੁਗਤਾਨ 31 ਅਗਸਤ, 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਅਲਬਰਟਾ ਦੇ ਕਾਰੋਬਾਰਾਂ ਨੂੰ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ 1.5 ਬਿਲੀਅਨ ਹੋਰ ਫੰਡ ਦੇਵੇਗਾ।
- 50 ਮਿਲੀਅਨ ਡਾਲਰ ਕੰਮ ਕਰਨ ਵਾਲੇ ਬਾਲਗ ਅਲਬਰਟਨਜ਼ ਲਈ ਜਿੰਨਾਂ ਨੇ ਐਮਰਜੈਂਸੀ ਇਕਾਂਤਵਾਸ ਕਰਨਾ ਹੈ ਅਤੇ ਉਹ ਵਿਅਕਤੀ ਵੀ ਸ਼ਾਮਲ ਹਨ ਜੋ ਨਿਰਭਰ ਵਿਅਕਤੀ ਲਈ ਇਕੱਲੇ ਦੇਖਭਾਲ ਕਰਨ ਵਾਲੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਲਾਜਮੀ ਇਕਾਂਤਵਾਸ ਕਰਨਾ ਹੈ ਅਤੇ ਉਹ ਇਕਾਂਤਵਾਸ ਕਰਤਾ ਜਿੰਨਾਂ ਕੋਲ ਤਨਖਾਹ ਜਾਂ ਮੁਆਵਜ਼ੇ ਦਾ ਕੋਈ ਹੋਰ ਸਾਧਨ ਨਹੀਂ ਹੋਵੇਗਾ। ਇਸ ਨੂੰ ਇੱਕ ਅਦਾਇਗੀ ਦੀ ਕਿਸਤ ਵਿੱਚ ਵੰਡਿਆ ਜਾ ਸਕਦਾ ਹੈ ਜਦੋਂ ਤੱਕ ਕਿ ਅਪਰੈਲ ਵਿੱਚ ਸੰਘੀ ਐਮਰਜੈਂਸੀ ਅਦਾਇਗੀਆਂ ਸ਼ੁਰੂ ਨਹੀਂ ਹੋ ਜਾਂਦੀਆਂ।
- ਰਿਹਾਇਸ਼ੀ, ਖੇਤ, ਅਤੇ ਛੋਟੇ ਵਪਾਰਕ ਗਾਹਕਾਂ ਲਈ ਅਗਲੇ 90 ਦਿਨਾਂ ਲਈ ਬਿੱਲ ਭੁਗਤਾਨ ਮੁਲਤਵੀ ਕਰਨ ਦੀ ਸਹੂਲਤ ਅਤੇ ਸੰਕਟ ਦੇ ਇਸ ਸਮੇਂ ਦੌਰਾਨ ਕਿਸੇ ਦੀ ਵੀ ਬਿਜਲੀ ਅਤੇ ਕੁਦਰਤੀ ਗੈਸ ਸੇਵਾਵਾਂ ਵਿੱਚ ਕਟੌਤੀ ਨਾ ਕਰਨ ਦੀ ਸੁਵਿਧਾ।
- ਅਲਬਰਟਾ ਦੇ ਵਿਆਜ ਮੁਕਤ ਵਿਦਿਆਰਥੀ ਲੋਨ ਦੀ ਅਦਾਇਗੀ ਤੇ ਛੇ ਮਹੀਨਿਆਂ ਦੀ ਰੋਕ ਜੋ ਉਨ੍ਹਾਂ ਕਰਜ਼ਿਆਂ ਦੀ ਮੁੜ ਅਦਾਇਗੀ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਸਬੰਧਿਤ ਜਾਣਕਾਰੀ

- [COVID-19 information for Albertans](#)

ਮੀਡੀਆ ਪੁੱਛਗਿੱਛ

[Jerrica Goodwin](#)

587-988-3278

ਪ੍ਰੈਸ ਸੈਕਟਰੀ, ਖਜਾਨਾ ਬੋਰਡ ਅਤੇ ਵਿੱਤ